

## ਬਖਤਿਸਮਾ ‘‘ਕਿਵੇਂ ?’’

## ‘‘ਕਿਸ ਨੂੰ ?’’ ਅਤੇ ‘‘ਕਿਉਂ ?’’

‘‘ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿਚ ਜਾ ਕੇ ਸਰਬੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ ਬਖਰੀ ਦਾ ਪ੍ਰਚਾਰ ਕਰੋ। ਜਿਹੜਾ ਨਿਚਹਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ।’’ (ਮਰਭਸ 16: 15, 16)।

ਯਿਸੂ ਦੇ ਪਿੱਛੇ ਚੱਲਣ ਦਾ ਦਾਅਵਾ ਕਰਨ ਵਾਲਿਆਂ ਵਿਚ ਬਪਤਿਸਮੇ ਬਾਰੇ ਉਨ੍ਹਾਂ ਦੇ ਵਿਹਾਰ ਕਰਕੇ ਉਨ੍ਹਾਂ ਲੋਕਾਂ ਵਿਚ ਫੁੱਟ ਹੈ। ‘‘ਮਸੀਹੀ ਲੋਕ ਆਮ ਤੌਰ ਤੇ ਇਸ ਗੱਲ ਵਿਚ ਇਕੱਠੇ ਹੁੰਦੇ ਹਨ ਕਿ ਬਪਤਿਸਮੇ ਦਾ ਹੁਕਮ ਦਿੱਤਾ ਗਿਆ ਹੈ, ਪਰ ਇਸ ਵਿਸ਼ੇ ਦੇ ਲਗਭਗ ਹਰ ਪਹਿਲੂ ਤੇ ਉਹ ਵੰਡੇ ਹੋਏ ਹਨ।’’<sup>1</sup> ਬਪਤਿਸਮੇ ਦੇ ਤਿੰਨ ਪਹਿਲੂ ਜਿੰਨ੍ਹਾਂ ਕਰਕੇ ਤਣਾਅ ਹੋਇਆ ਹੈ, ਉਹ ਹਨ: ਬਪਤਿਸਮਾ ਕਿਵੇਂ ਦਿੱਤਾ ਜਾਣਾ ਚਾਹੀਦਾ ਹੈ, ਕਿਸ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਿਉਂ ਦਿੱਤਾ ਜਾਣਾ ਚਾਹੀਦਾ ਹੈ। ਆਓ ਵੇਖਦੇ ਹਾਂ ਕਿ ਬਾਈਬਲ ਇਸ ਦੇ ਹਰ ਪਹਿਲੂ ਬਾਰੇ ਕੀ ਆਖਦੀ ਹੈ?

### ਬਪਤਿਸਮਾ ਕਿਵੇਂ ਦਿੱਤਾ ਜਾਂਦਾ ਸੀ?

ਇਸ ਗੱਲ ਤੇ ਲਗਭਗ ਹਰ ਕੋਈ ਸਹਿਮਤ ਹੋਏਗਾ ਕਿ ਫੁਥਕੀ ਨਾਲ ਬਪਤਿਸਮਾ ਖੁਦਾ ਨੂੰ ਕਬੂਲ ਹੈ, ਪਰ ਝਗੜਾ ਇਸ ਗੱਲ ਤੇ ਹੁੰਦਾ ਹੈ ਕਿ ਖੁਦਾ ਫੁਥਕੀ ਦੀ ਬਾਜ਼ਾਇ ਛਿੜਕਾਅ ਨਾਲ ਜਾਂ ਪਾਣੀ ਡੋਲ੍ਹ ਕੇ ਦਿੱਤੇ ਗਏ ਬਪਤਿਸਮੇ ਨੂੰ ਕਬੂਲ ਕਰੇਗਾ ਜਾਂ ਨਹੀਂ।

ਖੁਦਾ ਨਾਲ ਜੁੜੇ ਸਾਰੇ ਮਾਮਲਿਆਂ ਵਿਚ ਸਾਨੂੰ ਇਕ ਨਿਸਚਿਤ ਤਰੀਕਾ ਹੀ ਅਪਨਾਉਣਾ ਚਾਹੀਦਾ ਹੈ। ਆਪਣੇ ਸੰਦਰਭ ਦੀ ਵਰਤੋਂ ਵਿਚ ‘‘ਬਪਤਿਸਮਾ’’ ਸ਼ਬਦ ਫੁਥਕੀ ਦਾ ਸੰਕੇਤ ਦਿੰਦਾ ਹੈ, ਨਾ ਕਿ ਛਿੜਕਾਅ ਜਾਂ ਡੋਲ੍ਹਣ ਦਾ।

ਅੱਜ ਦੇ ਦੁਨਿਆਵੀ ਸ਼ਬਦਕੋਸ਼ਾਂ ਵਿਚ ਬਪਤਿਸਮੇ ਦਾ ਅਰਥ ‘‘ਛਿੜਕਾਅ, ਡੋਲ੍ਹਣ, ਫੁਥਕਣਾ’’ ਦਿੱਤਾ ਜਾਂਦਾ ਹੈ, ਪਰ (ਸ਼ਬਦ ਦੇ ਇਤਿਹਾਸਕ ਵਿਕਾਸ ਬਾਰੇ ਦੱਸਦਿਆਂ) ਉਨ੍ਹਾਂ ਵਿਚ ਲਿਖਿਆ ਜਾਂਦਾ ਹੈ ਕਿ ਯੂਨਾਨੀ ਸ਼ਬਦ ਜਿਸ ਤੋਂ ‘‘ਬਪਤਿਸਮਾ ਦੇਣਾ’’ ਦਾ ਵਿਕਾਸ ਹੋਇਆ, ਦਾ ਅਰਥ ‘‘ਫੁਥਕੀ’’ ਜਾਂ ‘‘ਫੁਥਕਣਾ’’ ਹੀ ਸੀ:

ਦਿ ਅਮੈਰੀਕਨ ਹੈਰਿਟੇਜ ਭਿਕਸ਼ਨਰੀ: ‘‘Baptize’’ (ਬਪਤਿਸਮਾ ਦੇਣਾ)  
‘‘ਯੂ.: baptēin (ਫੁਥਕਣਾ)’’ ਤੋਂ ਲਿਆ ਗਿਆ ਹੈ।<sup>2</sup>

ਦਿ ਐਕਰ ਬਾਈਬਲ ਭਿਕਸ਼ਨਰੀ: ‘‘‘baptize,’ baptizein ਦੇ ਯੂਨਾਨੀ ਕਿਰਿਆ

*Baptien*, dip<sup>॥</sup>ਤੋਂ ਬਣਿਆ ਹੈ ਅਤੇ ਇਸਦਾ ਅਰਥ ‘ਬਾਰ-ਬਾਰ ਜਾਂ ਪੂਰੀ ਤਰ੍ਹਾਂ ਭਿਉਣਾ ਭਾਵ ਛੁਬਕੀ ਦੇਣਾ’ ਹੈ।’<sup>3</sup>

ਚਿਰਿਜਿਸ, ਏ ਸਾਰਟ ਏਟਾਈਮੋਲੋਜਿਕਲ ਡਿਕਸ਼ਨਰੀ ਆਫ ਮਾਡਰਨ ਇੰਗਲਿਸ਼: ‘ਮਾਨਤਾ ਪ੍ਰਾਪਤ ਮੂਲ ਯੂ. baptizein ਦੇ ਸੁਧਰੇ ਰੂਪ baptein ... ਪਾਣੀ ਵਿਚ ਛੁਬਕੀ ਲੈਣ ਵਿਚ ਮਿਲਦਾ ਹੈ।’<sup>4</sup>

ਹੋਰ ਸਭ ਵੱਡੇ ਸਬਦਕੋਸ਼ ‘ਛੁਬੋਣਾ ਜਾਂ ਗੋਤਾ’ ਦੀ ਪਰਿਭਾਸ਼ਾ ਨਾਲ ਸਹਿਮਤ ਹਨ।

ਇਸ ਤੋਂ ਇਲਾਵਾ ਅਸੀਂ ਪੜ੍ਹਦੇ ਹਾਂ, ‘ਬਪਤਿਸਮੇ ਦਾ ਮੂਲ ਢੰਗ ਪੂਰੇ ਸਰੀਰ ਨੂੰ ਛੁਬੋਣ ਨਾਲ ਹੁੰਦਾ ਸੀ, ਪਰ ਦੂਜੀ ਸਦੀ ਤੋਂ effusion (ਪਾਣੀ ਡੋਲੂਣ) ਦਾ ਢੰਗ ਵਧੇਰੇ ਮਸ਼ਹੂਰ ਹੋ ਗਿਆ ਹੈ।’<sup>5</sup>; ‘ਜਿਵੇਂ ਕਿ ਪੁਰਾਣੀਆਂ ਬੈਪਟਿਜ਼ਮੀਆਂ (ਬਪਤਿਸਮਾ ਦੇਣ ਦੀਆਂ ਟੈਂਕੀਆਂ) ਤੋਂ ਪਤਾ ਲਗਦਾ ਹੈ, ਕਿ ਪੁਰਾਣੇ ਸਮਿਆਂ ਵਿਚ ਬਪਤਿਸਮੇ ਦਾ ਆਮ ਢੰਗ ਛੁਬਕੀ ਹੀ ਸੀ।’<sup>6</sup>

ਇਸ ਢੰਗ ਦਾ ਮਕਸਦ ਸਾਫ਼ ਹੈ। ਐਂਡਰਸ ਨਾਈਗ੍ਰਨ ਲਿਖਦਾ ਹੈ, ‘ਬਪਤਿਸਮਾ ਲੈਣ ਵਾਲੇ ਨੂੰ ਪਾਣੀ ਵਿਚ ਢੋਖੇ ਜਾਣ ਦਾ ਕੰਮ ‘ਮਸੀਹ ਦੇ ਨਾਲ ਦਫ਼ਨ ਕੀਤੇ ਜਾਣ ਦਾ’ ਸੰਕੇਤ ਹੈ, ਅਤੇ ਜਦ ਕੋਈ ਪਾਣੀ ਵਿੱਚੋਂ ਫੇਰ ਬਾਹਰ ਆਉਂਦਾ ਹੈ, ਤਾਂ ਇਹ ‘ਮਸੀਹ ਦੇ ਨਾਲ’ ਜੀ ਉੱਠਣ ਦਾ ਸੰਕੇਤ ਹੈ।’<sup>7</sup>

ਰੋਮੀਆਂ 6:4 ਦੇ ਸਬੰਧ ਵਿਚ ਐਵਰੋਟ ਐਂਡ ਹੈਰੀਸਨ ਦਾ ਕਹਿਣਾ ਹੈ, ‘ਸਪੱਸ਼ਟ ਤੌਰ ਤੇ (ਪੋਲਸ) ਬਪਤਿਸਮਾ ਪਾਣੀ ਦੇ ਹੇਠਾਂ ਸਰੀਰ ਦੇ ਢੋਖੇ ਜਾਣ ਵਿਚ, ਭਾਵੇਂ ਪਲ ਭਰ ਲਈ ਹੀ ਹੋਵੇ, ਮਸੀਹ ਦੇ ਨਾਲ ਦਫ਼ਨਾਏ ਜਾਣ ਦੀ ਤਸਵੀਰ ਬਣਾਉਂਦਾ ਹੈ।’<sup>8</sup>

ਜੇ.ਬੀ. ਲਾਈਟਫੁੱਟ ਨੇ ਟਿੱਪਣੀ ਕੀਤੀ ਸੀ, ‘ਜਿਵੇਂ ਪ੍ਰੈਸ਼ੇਰ [ਬੀ.] ਜੋਵੇਟ ਨੇ ਹੀ ਧਿਆਨ ਦਿੱਤਾ ਹੈ, ਰਸੂਲ ਬਪਤਿਸਮੇ ਦੇ ਸਰੂਪ ਨੂੰ ਯਾਦ ਕਰਨ ਲਈ ‘ਮਾਰੇ ਗਏ’ ਦੀ ਬਜਾਏ ‘ਦਫ਼ਨਾਏ ਗਏ’ ਵਾਕ-ਅੰਸ਼ ਨੂੰ ਯਾਦ ਕਰਵਾਉਂਦਾ ਹੈ, ਜੋ ਅਜਿਹਾ ਸਮਾਨਾਂਤਰ ਹੈ ਕਿ [ਛਿੜਕਾਅ ਦੇ] ਬਪਤਿਸਮੇ ਦੀ ਸਾਡੀ ਮੌਜੂਦਾ ਰੀਤ ਵਿਚ ਨਹੀਂ ਮਿਲਦਾ।’<sup>9</sup>

ਮਾਰਟਿਨ ਲੂਥਰ ਨੇ ਲਿਖਿਆ ਹੈ, ‘ਬਪਤਿਸਮਾ ਇਕ ਯੂਨਾਨੀ ਸਬਦ ਹੈ, ਲਾਤੀਨੀ ਵਿਚ ਇਸ ਨੂੰ MERSIO ਆਖਿਆ ਜਾ ਸਕਦਾ ਹੈ: ਜਦ ਅਸੀਂ ਕਿਸੇ ਚੀਜ਼ ਨੂੰ ਪਾਣੀ ਵਿਚ ਡੋਬਦੇ ਹਾਂ, ਜਿਸ ਨਾਲ ਉਹ ਪੂਰੀ ਤਰ੍ਹਾਂ ਪਾਣੀ ਵਿਚ ਛੁੱਥ ਸਕੇ। ਭਾਵੇਂ ਇਹ ਰੀਤ ਬਹੁਤੇ ਲੋਕਾਂ ਵਿਚ ਖਤਮ ਹੋ ਗਈ ਹੈ, (ਕਿਉਂਕਿ ਉਹ ਬੱਚਿਆਂ ਨੂੰ ਪੂਰੀ ਤਰ੍ਹਾਂ ਗੋਤਾ ਨਹੀਂ ਦਿੰਦੇ, ਉਨ੍ਹਾਂ ਤੇ ਸਿਰਫ ਬੋੜਾ ਜਿਹਾ ਪਾਣੀ ਛਿੜਕਦੇ ਹਨ), ਤਾਂ ਵੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਛੁਬਕੀ ਲੈ ਕੇ ਇਕਦਮ ਬਾਹਰ ਨਿਕਲਣ ਦੀ ਇੱਛਾ ਕਰਨੀ ਚਾਹੀਦੀ ਹੈ, ਕਿਉਂਕਿ ਸਬਦ ਦੇ ਅਰਥ ਤਾਂ ਇਹੀ ਮੰਗ ਕਰਦੇ ਹਨ।’<sup>10</sup>

ਇਸ ਤੋਂ ਇਲਾਵਾ, ਬਾਈਬਲ ਵਿਚ ਜਿਸ ਸੰਦਰਭ ਵਿਚ ‘ਬਪਤਿਸਮਾ’ ਸ਼ਬਦ ਆਉਂਦਾ ਹੈ, ਸੰਕੇਤ ਦਿੰਦਾ ਹੈ ਕਿ ਇਸਦਾ ਅਰਥ ‘ਛੁਬਕੀ’ ਹੈ:

ਉਨ੍ਹਾਂ ਦਿਨੀ ਐਉਂ ਹੋਇਆ ਜੋ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆਣ ਕੇ ਯਰਦਨ ਵਿਚ ਯੂਹੰਨਾ ਦੇ ਹੱਥੋਂ ਬਪਤਿਸਮਾ ਲਿਆ। ਅਰ ਪਾਣੀ ਵਿੱਚੋਂ ਨਿੱਕਲਦੇ ਸਾਰ ਉਹ ਨੇ ਅਕਾਸ਼ ਨੂੰ ਖੱਲ੍ਹਦਿਆਂ ... ਡਿੱਠਾ (ਮਰਗੁਸ 1:9, 10)।

ਯੂਹਨਾ ਵੀ ਸਲੀਮ ਦੇ ਨੇੜੇ ਐਨੋਨ ਵਿਚ ਬਪਤਿਸਮਾ ਦਿੰਦਾ ਸੀ ਕਿਉਂਕਿ ਉੱਥੇ ਜਲ ਬਹੁਤ ਸੀ (ਯੂਹਨਾ 3:23)।

... ਅਤੇ ਫਿਲਿਪਸ ਅਤੇ ਖੋਜਾ ਦੋਵੇਂ ਪਾਣੀ ਵਿਚ ਉਤਰੇ ਅਤੇ ਉਹ ਨੇ ਉਸ ਨੂੰ ਬਪਤਿਸਮਾ ਦਿੱਤਾ। ਅਰ ਜਾਂ ਓਹ ਪਾਣੀ ਵਿੱਚੋਂ ਨਿੱਕਲ ਆਏ ... (ਰਸੂਲਾਂ ਦੇ ਕੰਮ 8:38, 39)।

ਸੌ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹ ਦੇ ਨਾਲ ਦੱਬੇ ਗਏ (ਰੋਮੀਆਂ 6:4)।

ਤੁਸੀਂ ਬਪਤਿਸਮੇ ਵਿਚ ਉਹ ਦੇ ਨਾਲ ਦੱਬੇ ਗਏ ਜਿਹ ਦੇ ਵਿਚ ... ਤੁਸੀਂ ਉਹ ਦੇ ਨਾਲ ਉਠਾਏ ਵੀ ਗਏ (ਕੁਲੱਸੀਆਂ 2:12)।

## ਬਪਤਿਸਮਾ ਕਿਸ ਨੂੰ ਦਿੱਤਾ ਜਾਂਦਾ ਸੀ?

ਬਪਤਿਸਮਾ ਉਨ੍ਹਾਂ ਆਦਮੀਆਂ ਤੇ ਔਰਤਾਂ ਨੂੰ ਦਿੱਤਾ ਜਾਂਦਾ ਸੀ ਜੋ ਆਪਣੀ ਜਿਸੂ ਨੂੰ ਦੇਣ ਦਾ ਫੈਸਲਾ ਲੈਣ ਦੇ ਯੋਗ ਹੁੰਦੇ ਸਨ। ਬਪਤਿਸਮੇ ਲਈ ਇਹ ਅਤੇ ਹੋਰ ਸ਼ਰਤਾਂ ਸੰਕੇਤ ਦਿੰਦੀਆਂ ਹਨ ਕਿ ਬਪਤਿਸਮਾ ਉਨ੍ਹਾਂ ਲੋਕਾਂ ਲਈ ਹੈ ਜੋ ਐਨੇ ਵੱਡੇ ਹੋਣ ਕਿ ਇਸ ਗੱਲ ਨੂੰ ਸਮਝ ਸਕਣ ਕਿ ਉਹ ਕੀ ਕਰ ਰਹੇ ਹਨ।

ਬਾਈਬਿਲ ਦੇ ਕਥਨ ਅਨੁਸਾਰ ਬਪਤਿਸਮਾ ਲੈਣ ਲਈ (1) ਖੁਸ਼ਬੁਰੀ ਨੂੰ ਸੁਣਿਆ ਹੋਣਾ (ਮਰਕੁਸ 16:15), (2) ਖੁਸ਼ਬੁਰੀ ਤੇ ਵਿਸਵਾਸ ਲਿਆਂਦਾ ਹੋਣਾ (ਮਰਕੁਸ 16:16), (3) ਤੌਬਾ ਕਰਨੀ (ਰਸੂਲਾਂ ਦੇ ਕੰਮ 2:38) ਜ਼ਰੂਰੀ ਹੈ। ਉਨ੍ਹਾਂ ਆਦਮੀਆਂ ਅਤੇ ਔਰਤਾਂ ਨੇ ਬਪਤਿਸਮਾ ਲਿਆ (ਰਸੂਲਾਂ ਦੇ ਕੰਮ 8:12), ਜਿਨ੍ਹਾਂ ਬਾਰੇ ਆਖਿਆ ਗਿਆ ਸੀ ਕਿ ਉਨ੍ਹਾਂ ਨੇ (1) ਵਚਨ ਸੁਣਿਆ (ਰਸੂਲਾਂ ਦੇ ਕੰਮ 8:12; 18:8) ਅਤੇ (2) ਸੁਣਿਆ ਹੋਇਆ ਸੰਦੇਸ਼ ਮੰਨ ਕੇ ਉਸ ਤੇ ਵਿਸਵਾਸ ਲਿਆਂਦਾ ਸੀ (ਰਸੂਲਾਂ ਦੇ ਕੰਮ 2:41; 8:12; 16:33, 34; 18:8)। ਇਹ ਉਹ ਲੋਕ ਸਨ ਜੋ ਖੁਦਾ ਦੇ ਕੰਮ ਵਿਚ ਆਪਣੇ ਵਿਸਵਾਸ ਦੇ ਕਾਰਣ (ਕੁਲੱਸੀਆਂ 2:12), ਦਿਲੋਂ ਮੰਨ ਕੇ (ਰੋਮੀਆਂ 6:17, 18) ਯਿਸੂ ਦੇ ਪਿੱਛੇ ਚੱਲਣ ਲਈ ਸਮਰਪਿਤ ਇਕ ਨਵੀਂ ਜਿੰਦਗੀ ਸੁਰੂ ਕਰਨ ਲਈ ਪੁਰਾਣੀ ਜਿੰਦਗੀ ਨੂੰ ਤਿਆਗ ਦਿੰਦੇ ਸਨ (ਰੋਮੀਆਂ 6:4-7)।

ਨਵਜਨ੍ਮੇ ਬੱਚੇ ਬਪਤਿਸਮੇ ਨਾਲ ਜੁੜੇ ਰੂਹਾਨੀ ਅਰਥਾਂ ਨੂੰ ਨਹੀਂ ਸਮਝ ਸਕਦੇ ਅਤੇ ਨਾ ਹੀ ਬਪਤਿਸਮੇ ਲਈ ਮਹਤੱਤਾ ਵਾਲੀ ਪ੍ਰਤਿਬੱਧਤਾ ਵਿਖਾ ਸਕਦੇ ਹਨ। ਬਪਤਿਸਮਾ ਉਨ੍ਹਾਂ ਲਈ ਹੈ, ਜਿਨ੍ਹਾਂ ਨੂੰ ਸਿਖਾਇਆ ਗਿਆ ਹੋਵੇ, ਜਿਨ੍ਹਾਂ ਨੇ ਯਿਸੂ ਤੇ ਵਿਸਵਾਸ ਲਿਆਂਦਾ ਹੋਵੇ ਅਤੇ ਉਨ੍ਹਾਂ ਨੇ ਯਿਸੂ ਦੀ ਸੇਵਾ ਲਈ ਆਪਣਾ ਜੀਵਨ ਦੇਣ ਦਾ ਫੈਸਲਾ ਕੀਤਾ ਹੋਵੇ।

ਖੁਦਾ ਦੀ ਬਾਦਸ਼ਾਹੀ ਛੋਟੇ ਬੱਚਿਆਂ ਵਰਗੇ ਲੋਕਾਂ ਦੀ ਹੈ (ਮੱਤੀ 19:14)। ਉਹ ਆਦਮ ਦੇ ਪਾਪ ਸਣੇ ਪੈਦਾ ਨਹੀਂ ਹੋਏ, ਭਾਵ ਉਹ ਜਨਮ ਤੋਂ ਪਾਪੀ ਨਹੀਂ ਸਨ, ਨਾ ਹੀ ਉਹ ਕੁਦਰਤ ਵਿਚ ਕਿਸੇ ਤਰ੍ਹਾਂ ਵਿਗੜੀ ਹਾਲਤ ਵਿਚ ਪੈਦਾ ਹੋਏ ਸਨ ਜਿਵੇਂ ਕਿ ਕੁਝ ਲੋਕ ਸਿਖਾਉਂਦੇ ਹਨ।

ਖੁਦਾ ਨੇ ਇਹ ਨਹੀਂ ਕਿਹਾ ਕਿ ਆਦਮ ਤੇ ਹੱਦਾਰ ਦੇ ਭਲਿਆਈ ਅਤੇ ਬਰਿਆਈ ਦੇ

ਗਿਆਨ ਦਾ ਫਲ ਖਾਣ ਦੇ ਬਾਅਦ ਮਨੁੱਖ ਵਿਗੜ ਗਿਆ ਸੀ। ਬਲਕਿ ਉਸ ਨੇ ਕਿਹਾ ਸੀ, ‘‘ਆਦਮੀ ਭਲੋ—ਬੁਰੇ ਦੀ ਸਿਆਣ ਵਿਚ ਸਾਡੇ ਵਿੱਚੋਂ ਇਕ ਵਰਗਾ ਹੋ ਗਿਆ ਹੈ’’ (ਉਤਪਤ 3:22)। ਉਨ੍ਹਾਂ ਲਈ ਅਤੇ ਉਨ੍ਹਾਂ ਦੇ ਬਾਅਦ ਸਾਰੀਆਂ ਪੀੜ੍ਹੀਆਂ ਦੇ ਲਈ ਸਜ਼ਾ ਜਿੰਦਗੀ ਦੇ ਦਰੱਖਤ ਤੋਂ ਦੂਰ ਰਹਿਣਾ ਸੀ। ਸਾਡੀ ਸਭ ਦੀ ਆਦਮ ਵਿਚ ਸਰੀਰਕ ਮੌਤ ਹੁੰਦੀ ਹੈ (1 ਕੁਰਿੰਬੀਆਂ 15:22), ਪਰ ਆਦਮ ਦੇ ਕੀਤੇ ਹੋਏ ਕੰਮਾਂ ਦੇ ਅਧਾਰ ਤੇ ਨਹੀਂ, ਬਲਕਿ ਤੁਹਾਨੀ ਤੌਰ ਤੇ ਸਾਡੇ ਵਿੱਚੋਂ ਹਰ ਕੋਈ ਆਪਣੀ ਗੀ ਰੂਹਾਨੀ ਹਾਲਤ ਲਈ ਜਿੰਮੇਦਾਰ ਹੈ। ਸਤਾਂ ਨਿਆਂ ਇਸ ਅਧਾਰ ਤੇ ਹੋਵੇਗਾ ਕਿ ਆਪਣੀ ਦੇਹ ਵਿਚ ਰਹਿੰਦੇ ਹੋਏ ਅਸੀਂ ਕੀ ਕੀਤਾ ਹੈ (2 ਕੁਰਿੰਬੀਆਂ 5:10), ਨਾ ਕਿ ਇਸ ਅਧਾਰ ਕਿ ਆਦਮ ਨੇ ਕੀ ਕੀਤਾ ਸੀ।<sup>11</sup>

## ਬਪਤਿਸਮੇ ਦਾ ਮਕਸਦ ਕੀ ਸੀ?

### ਯੂਹੰਨਾ ਦਾ ਬਪਤਿਸਮਾ ਅਤੇ ਮਾਫ਼ੀ

ਯੂਹੰਨਾ ਦਾ ਮਿਸ਼ਨ ਆਉਣ ਵਾਲੇ ਮਸੀਹ ਲਈ ਲੋਕਾਂ ਨੂੰ ਤਿਆਰ ਕਰਨਾ ਸੀ (ਮੱਤੀ 3:3)। ਉਸ ਨੇ ਲੋਕਾਂ ਨੂੰ ਪ੍ਰਚਾਰ ਹੀ ਨਹੀਂ ਕੀਤਾ, ਉਹਨੇ ਉਨ੍ਹਾਂ ਨੂੰ ਬਪਤਿਸਮੇ ਤਕ ਲਿਆ ਕੇ ਵੀ ਤਿਆਰ ਕੀਤਾ। ਉਹਨੇ ਉਨ੍ਹਾਂ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਚੇਲੇ ਬਣਨ ਦੇ ਲਈ ਸਮਰਪਣ ਜ਼ਰੂਰੀ ਹੈ।

ਉਸ ਨੇ ਉਨ੍ਹਾਂ ਨੂੰ ਪਾਪਾਂ ਤੋਂ ਮਾਫ਼ੀ ਪਾਉਣ ਲਈ ਬਪਤਿਸਮੇ ਨੂੰ ਜ਼ਰੂਰੀ ਮੰਨਣ ਲਈ ਤਿਆਰ ਕੀਤਾ ਸੀ। ਮਰਕੁਸ 1:4 ਅਤੇ ਲੂਕਾ 3:3 ਕਹਿੰਦੇ ਹਨ ਕਿ ਯੂਹੰਨਾ ‘‘ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮੇ’’ ਦਾ ਪ੍ਰਚਾਰ ਕਰਦਾ ਸੀ। ਯੂਹੰਨਾ ਤੋਂ ਬਪਤਿਸਮਾ ਲੈਣ ਲਈ ਆਉਣ ਵਾਲੇ ਲੋਕ ਪਾਪਾਂ ਦਾ ਇਕਰਾਰ ਕਰਕੇ (ਮੱਤੀ 3:6) ਮਾਫ਼ੀ ਚਾਹੁੰਦੇ ਸਨ।

### ‘‘ਪਾਪਾਂ ਦੀ ਮਾਫ਼ੀ ਲਈ’’

ਜਿਸੂ ਨਾਂਅ ਵਿਚ ਮਾਫ਼ੀ ਦੀ ਸਿੱਖਿਆ ਸਭ ਤੋਂ ਪਹਿਲਾਂ ਯਰੂਸਲਾਮ ਵਿਚ ਜਿਸੂ ਦੀ ਮੌਤ ਅਤੇ ਉਸਦੇ ਜੀ ਉੱਠਣ ਦੇ ਬਾਅਦ ਦਿੱਤੀ ਜਾਣ ਲੱਗੀ (ਲੂਕਾ 24:46, 47)। ਪਹਿਲਾਂ ਮਾਫ਼ੀ ਦਾ ਜ਼ਿਕਰ ਤਾਂ ਹੋਇਆ ਹੈ, ਪਰ ਉਸਦੇ ਨਾਂਅ ਵਿਚ ਮਾਫ਼ੀ ਦਾ ਨਹੀਂ। ਜਿਸੂ ਦੇ ਨਾਂਅ ਵਿਚ ਮਾਫ਼ੀ ਦਾ ਪ੍ਰਚਾਰ ਪਤਰਸ ਨੇ ਸਭ ਤੋਂ ਪਹਿਲਾਂ ਕੀਤਾ ਸੀ। ਉਸ ਨੇ ਇਸ ਤੱਥ ਨਾਲ ਕਿ ਉਨ੍ਹਾਂ ਨੇ ਪ੍ਰਭੂ ਅਤੇ ਮਸੀਹ ਨੂੰ ਸਲੀਬ ਤੇ ਚੜ੍ਹਾਇਆ ਹੈ, ਪਰੇਸ਼ਾਨ ਲੋਕਾਂ ਨੂੰ ਕਿਹਾ ਸੀ, ‘‘ਤੌਬਾ ਕਰੋ, ਅਤੇ ਤੁਹਾਡੇ ਵਿੱਚੋਂ ਹਰ ਇਕ ਆਪਣੇ—ਆਪਣੇ ਪਾਪਾਂ ਦੀ ਮਾਫ਼ੀ ਲਈ ਜਿਸੂ ਮਸੀਹ ਦੇ ਨਾਂਅ ਵਿਚ ਬਪਤਿਸਮਾ ਲਵੇ’’ (ਰਸੂਲਾਂ ਦੇ ਕੰਮ 2:38)। ਇਹ ਸੰਦੇਸ਼ ਜਿਸਦਾ ਉਸਨੇ ਯਰੂਸਲਾਮ ਵਿਚ ਪ੍ਰਚਾਰ ਕੀਤਾ ਸੀ ਹੁਣ ਸਭ ਲਈ ਹੈ (ਲੂਕਾ 24:47)।

‘‘ਪਾਪਾਂ ਦੀ ਮਾਫ਼ੀ ਦੇ ਨਿਮਿੱਤ’’ ਜਾਂ ‘‘ਪਾਪਾਂ ਦੀ ਮਾਫ਼ੀ ਦੇ ਲਈ’’ ਵਾਕ ਅੰਸ ਮੱਤੀ 26:28, ਮਰਕੁਸ 1:4, ਅਤੇ ਲੂਕਾ 3:3; 24:47 ਵਿਚ ਮਿਲਦੇ ਹਨ। ਕੋਈ ਗੰਭੀਰ ਵਿਸ਼ਵਾਸੀ ਇਹ ਨਹੀਂ ਕਹੇਗਾ ਕਿ ਜਿਸੂ ਦਾ ਲਹੂ ਇਸ ਲਈ ਵਹਿਗਾ ਕਿਉਂਕਿ ਸਾਡੇ ਪਾਪ ਪਹਿਲਾਂ ਹੀ ਮਾਫ਼ ਹੋ ਗਏ ਸਨ (ਮੱਤੀ 26:28) ਜਾਂ ਸਾਨੂੰ ਇਸ ਲਈ ਤੌਬਾ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਪਾਪ ਮਾਫ਼ ਹੋ ਚੁਕੇ ਹਨ (ਲੂਕਾ 24:47)। ਫਿਰ ਕੋਈ ਇਸ ਗੱਲ ਦਾ

ਦਾਅਵਾ ਕਿਉਂ ਕਰਦਾ ਹੈ ਕਿ ਰਸੂਲਾਂ ਦੇ ਕੰਮ 2:38 ਵਿਚ ਏਸੇ ਵਾਕ—ਅੰਸ ਦਾ ਮਤਲਬ ‘‘ਕਿ ਤੁਹਾਡੇ ਪਾਪ ਮਾਫ ਕੀਤੇ ਜਾਣ’’ ਤੋਂ ਫਰਕ ਹੈ। ਕੁਝ ਹੱਥ ਲਿਖਤਾਂ ਵਿਚ ਲੂਕਾ 24:47 ਵਿਚ ‘‘ਪਾਪਾਂ ਦੀ ਮਾਫ਼ੀ ਦੇ ਲਈ’’ ਦੀ ਥਾਂ ‘‘ਪਾਪਾਂ ਤੋਂ ਮਾਫ ਕਰਨਾ’’ ਮਿਲਦਾ ਹੈ। ਪਰ ਅਤੇ (ਯੂ.: kai) ਨੂੰ ਹੁਣ ‘‘for’’ (ਦੇ ਲਈ) (ਯੂ.: eis) ਤੋਂ ਘੱਟ ਅਧਿਕਾਰ ਰੱਖਣ ਵਾਲਾ ਮੰਨਿਆ ਜਾਣ ਲੱਗਾ ਹੈ, ਜਿਵੇਂ ਕਿ ਯੂਨਾਈਟਡ ਬਾਈਬਲ ਸੋਸਾਇਟੀਆਂ ਅਤੇ ਨੈਸਲੇ-ਐਲੰਡ ਗ੍ਰੀਕ ਟੈਕਸਟ ਦੇ ਸਭ ਤੋਂ ਨਵੇਂ ਪ੍ਰਕਾਸ਼ਨ ਵਿਚ ਦੱਸਿਆ ਗਿਆ ਹੈ।<sup>12</sup>

ਰਸੂਲਾਂ ਦੇ ਕੰਮ 2:38 ਵਿਚ ਤੌਬਾ ਅਤੇ ਬਪਤਿਸਮੇ ਨੂੰ ‘‘ਅਤੇ’’ (ਜਾਂ ਐਂਡ) ਨੂੰ ਮਿਲਾਉਣ ਤੇ ਦੋਹਾਂ ਦਾ ਇੱਕੋ ਉਦੇਸ਼ ਮਿਲਦਾ ਹੈ, ‘‘ਪਾਪਾਂ ਦੀ ਮਾਫ਼ੀ।’’ ਕੁਝ ਲੋਕਾਂ ਦਾ ਪਤਰਸ ਦੇ ਵਾਕ ਤੇ ਝਗੜੇ ਦਾ ਮੁੱਖ ਕਾਰਣ ਇਹ ਹੈ ਕਿ ਉਹ ਇਸ ਤੇ ਯਕੀਨ ਨਹੀਂ ਕਰਨਾ ਚਾਹੁੰਦੇ ਕਿ ਬਚਾਏ ਜਾਣ ਲਈ ਬਪਤਿਸਮਾ ਜ਼ਰੂਰੀ ਹੈ। ਪਵਿੱਤਰ ਲਿਖਤ ਦੇ ਇਸ ਭਾਗ ਵਿਚ eis ਨੂੰ ਸਮਝਣ ਦਾ ਸਭ ਤੋਂ ਸੁਭਾਵਕ ਤਰੀਕਾ ਇਸ ਦਾ ਮਤਲਬ ‘‘ਪਾਉਣ ਲਈ’’ ਸਮਝਣਾ ਹੈ ਜਿਵੇਂ ਕਿ ਨਵੇਂ ਨੇਮ ਦੇ ਹੋਰ ਸੰਦਰਭਾਂ ਵਿਚ ਇਸਦਾ ਅਨੁਵਾਦ ਹੋਇਆ ਹੈ।

‘‘ਮਾਫ਼ੀ ਦੇ ਲਈ’’ ਵਾਕ ਅੰਸ ਵਿਚ ‘‘ਦੇ ਲਈ’’ (ਜਿਵੇਂ ਕਿ ਮੱਤੀ 26:28; ਮਰਕੁਸ 1:4; ਲੂਕਾ 3:3; 24:47; ਰਸੂਲਾਂ ਦੇ ਕੰਮ 2:38 ਵਿਚ ਮਿਲਦਾ ਹੈ) ਦੀ ਥਾਂ ਤੇ ਯੂਨਾਨੀ ਸਥਾਨ eis ਹੈ। ਜੇ. ਬੀ. ਲਾਈਟਨਾਂ ਨੇ ਲਿਖਿਆ ਰੋਮੀਆਂ 6:3, ‘‘ਸਮਾਵੇਸ਼ ਦਾ ਬੋਧ ਹੈ’’ ਅੱਗੇ ਉਸ ਨੇ ਲਿਖਿਆ, ‘‘ਮਰਕੁਸ 1:4 ਵਿਚ eis ephesin harmartition (‘ਪਾਪਾਂ ਦੀ ਮਾਫ਼ੀ ਦੇ ਲਈ’) ਉਪਸਰਗ ਦੇ ਅਰਥ ਵਿਚ ... ਬਪਤਿਸਮੇ ਦਾ ਉਦੇਸ਼ ਅਤੇ ਨਤੀਜੇ ਦਾ ਸੰਕੇਤ ਹੈ।’’<sup>13</sup>

ਚਾਰਲਸ ਹੋਜ਼ ਲਿਖਦਾ ਹੈ ਕਿ ਮਰਕੁਸ 1:4 ਵਿਚ eis ਦਾ ਅਰਥ ਹੈ ‘‘ਕਿ ਪਾਪਾਂ ਦੀ ਮਾਫ਼ੀ ਪਾਈ ਜਾ ਸਕੇ।’’<sup>14</sup>

ਡਗਲਸ ਮੂੰ ਨੇ ਲਿਖਿਆ ਹੈ, ‘‘ਨਵੇਂ ਨੇਮ ਵਿਚ baptizo (ਬੈਪਟਿਜ਼ਮ) ਦੇ ਬਾਅਦ eis ਸਿਰਫ ਸਥਾਨਿਕ/ਭੌਤਿਕ ਅਰਥ (ਮਰਕੁਸ 1:9 [ਯਰਦਨ ਵਿਚ]) ਜਾਂ ਉਦੇਸ਼/ਨਤੀਜੇ ਦਾ ਸੰਕੇਤ (ਮੱਤੀ 3:11 ਅਤੇ ਰਸੂਲਾਂ ਦੇ ਕੰਮ 2:38 [‘ਪਾਪਾਂ ਦੀ ਮਾਫ਼ੀ’]) ਦਾ ਇੱਕੋ ਹਵਾਲਾ ਹੈ; ...’’<sup>15</sup>

ਕੁਝ ਲੋਕ ਆਖਦੇ ਹਨ ਕਿ ਬਪਤਿਸਮਾ ਲੈਣ ਵਾਲੇ ਲਈ ਬਪਤਿਸਮੇ ਦੇ ਮਕਸਦ ਨੂੰ ਸਮਝਣਾ ਜ਼ਰੂਰੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਖੁਦਾ ਦੇ ਹੁਕਮ ਦੀ ਪਾਲਣਾ ਕਰਨ ਲਈ ਬਪਤਿਸਮਾ ਦਿੱਤਾ ਜਾਂਦਾ ਹੈ, ਭਾਵੇਂ ਉਸ ਨੂੰ ਬਪਤਿਸਮੇ ਦੇ ਮਕਸਦ ਦੀ ਸਮਝ ਹੋਵੇ ਜਾਂ ਨਾ, ਤਾਂ ਉਸਨੂੰ ਮਾਫ਼ੀ ਮਿਲ ਜਾਵੇਗੀ। ਸੁਝਾਅ ਦਿੱਤਾ ਜਾਂਦਾ ਹੈ ਕਿ ਮਾਫ ਕਰਨਾ ਤਾਂ ਖੁਦਾ ਦਾ ਕੰਮ ਹੈ ਅਤੇ ਬਪਤਿਸਮਾ ਲੈਣਾ ਮਨੁੱਖ ਦਾ ਫਰਜ਼ ਹੈ। ਇਹ ਵਿਚਾਰ ਇਸ ਤੱਥ ਦੀ ਉਮੀਦ ਕਰਦਾ ਹੈ ਕਿ ਬਪਤਿਸਮੇ ਦਾ ਮਕਸਦ ਮਨੁੱਖ ਦਾ ਫਰਜ਼ ਵੀ ਹੈ।

ਜੇ ਕਿਸੇ ਨੇ ਆਪਣੀ ਪਤਨੀ ਨੂੰ ਗੁੱਸਾ ਦੁਆਰਿਆ ਹੋਵੇ ਅਤੇ ਪਤਨੀ ਨੇ ਕਿਹਾ ਹੋਵੇ, ‘‘ਮੈਂ ਤੁਹਾਨੂੰ ਮਾਫ ਕਰ ਦਿਆਂਗੀ ਜੇ ਤੁਸੀਂ ਮੈਨੂੰ ਇਕ ਦਰਜਨ ਲਾਲ ਗੁਲਾਬ ਲਿਆ ਕੇ ਦਿਓ,’’ ਤਾਂ ਉਹ ਉਸਨੂੰ ਗੁਲਾਬ ਦੇ ਸਕਦਾ ਹੈ ਤਾਂ ਜੋ ਉਸ ਨੂੰ ਮਾਫ਼ੀ ਮਿਲ ਸਕੇ। ਉਹ ਅਜਿਹੀ ਮਾਫ਼ੀ ਪਾਉਣ ਦੀ ਇੱਛਾ ਜਾਂ ਮਕਸਦ ਨਾਲ ਕਰੇਗਾ। ਮਾਫ ਕਰਨ ਵਾਲੀ ਤਾਂ ਪਤਨੀ ਹੋਵੇਗੀ ਪਰ ਪਤੀ ਨੂੰ ਮਾਫ਼ੀ ਪਾਉਣ ਲਈ ਉਸ ਨੂੰ ਗੁਲਾਬ ਦੇਣਾ ਲਾਜ਼ਮੀ ਹੈ।

ਇਤਰਾਜ ਕੀਤਾ ਜਾਂਦਾ ਹੈ ਕਿ ਇਹ ਸਮਝਣਾ ਜ਼ਰੂਰੀ ਨਹੀਂ ਹੈ ਕਿ ਬਪਤਿਸਮੇ ਵੇਲੇ ਪਵਿੱਤਰ ਆਤਮਾ ਵਿਚ ਪਾਪਾਂ ਦੀ ਮਾਫ਼ੀ ਨੂੰ ਸਮਝਣ ਦੀ ਲੋੜ ਨਹੀਂ ਹੈ। ਪਰ ਬਪਤਿਸਮਾ ਤਾਂ ਪਾਪਾਂ ਦੀ ਮਾਫ਼ੀ ਦੇ ਮਕਸਦ ਨੂੰ ਪੂਰਾ ਕਰਨ ਲਈ ਹੈ। ਪਵਿੱਤਰ ਆਤਮਾ ਉਸ ਨੂੰ ਮਿਲਦਾ ਹੈ ਜਿਸ ਨੂੰ ਬਪਤਿਸਮਾ ਲੈਣ ਨਾਲ ਮਾਫ਼ੀ ਮਿਲ ਜਾਂਦੀ ਹੈ। ਬਪਤਿਸਮਾ ਪਾਪਾਂ ਦੀ ਮਾਫ਼ੀ ਲਈ ਹੈ, ਇਸ ਲਈ ਸਾਡੇ ਵਾਸਤੇ ਆਪਣੇ ਬਪਤਿਸਮੇ ਦੇ ਮਕਸਦ ਨੂੰ ਸਮਝਣਾ ਜ਼ਰੂਰੀ ਹੈ। ਇਸਦੇ ਉਲਟ ਪਵਿੱਤਰ ਆਤਮਾ ਦੇ ਦਾਨ ਨੂੰ ਸਮਝਣ ਦੀ ਲੋੜ ਨਹੀਂ ਹੈ, ਕਿਉਂਕਿ ਬਪਤਿਸਮਾ ਪਵਿੱਤਰ ਆਤਮਾ ਪਾਉਣ ਲਈ ਨਹੀਂ ਲਿਆ ਜਾਂਦਾ।

ਗੁੱਸੇ ਹੋਣ ਵਾਲੀ ਪਤਨੀ ਆਖ ਸਕਦੀ ਹੈ, ‘‘ਮਾਫ਼ੀ ਚਾਹੀਦੀ ਹੈ ਤਾਂ ਮੈਂ ਇਕ ਦਰਜਣ ਗੁਲਾਬ ਲਿਆ ਕੇ ਦਿਓ ਅਤੇ ਮੈਂ ਤੁਹਾਨੂੰ ਇਕ ਚੁੰਮਾ ਦਿਆਂਗੀ।’’ ਉਸਦਾ ਪਤੀ ਮਾਫ਼ੀ ਪਉਣ ਲਈ ਅਤੇ ਮਾਫ਼ੀ ਦੇ ਨਾਲ ਇਕ ਚੁੰਮਾ ਮਿਲਣ ਕਰਕੇ ਉਸਨੂੰ ਗੁਲਾਬ ਲਿਆ ਕੇ ਦੇ ਸਕਦਾ ਹੈ। ਪਾਪਾਂ ਦੀ ਮਾਫ਼ੀ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ, ਫਿਰ ਮਾਫ਼ੀ ਮਿਲਣ ਕਰਕੇ ਸਾਨੂੰ ਪਵਿੱਤਰ ਆਤਮਾ ਮਿਲਦਾ ਹੈ।

ਪੈਂਟੀਕਾਸਟ ਵਾਲੇ ਦਿਨ ਪਤਰਸ ਨੇ ਯਹੁਦੀਆਂ ਨੂੰ ਤੌਬਾ ਕਰਨ ਅਤੇ ਬਪਤਿਸਮਾ ਲੈਣ ਲਈ ਆਖਿਆ ਸੀ, ਤਾਂ ਜੋ ਉਨ੍ਹਾਂ ਦੇ ਪਾਪ ਮਾਫ ਕੀਤੇ ਜਾਣ, ਅਤੇ ਇਸਦੇ ਬਾਅਦ ਉਨ੍ਹਾਂ ਨੂੰ ਦਾਨ ਦੇ ਰੂਪ ਵਿਚ ਪਵਿੱਤਰ ਆਤਮਾ ਮਿਲ ਸਕੇ।

### **ਯਿਸੂ ਦਾ ਬਪਤਿਸਮਾ**

ਕੁਝ ਲੋਕ ਸਿਖਾਉਂਦੇ ਹਨ ਕਿ ਸਾਡਾ ਆਦਰਸ ਯਿਸੂ ਬਪਤਿਸਮਾ ਲੈਣ ਵੇਲੇ ਪਾਪ ਰਹਿਤ ਸੀ, ਜਿਸ ਦਾ ਅਰਥ ਹੈ ਕਿ ਸਾਨੂੰ ਵੀ ਬਪਤਿਸਮਾ ਲੈਣ ਵੇਲੇ ਪਹਿਲਾਂ ਹੀ ਮਾਫ਼ੀ ਪਾਏ ਹੋਏ ਅਤੇ ਪਾਪ ਰਹਿਤ ਹੋਣਾ ਚਾਹੀਦਾ ਹੈ।

ਯਿਸੂ ਇਸ ਗੱਲ ਵਿਚ ਸਾਡਾ ਨਮੂਨਾ ਹੈ ਕਿ ਅਸੀਂ ਆਪਣੀ ਦੌੜ ਵਿਚ ਉਸ ਤੇ ਨਿਗਾਹ ਰੱਖ ਕੇ ਦੌੜੀਏ (ਇਬਰਾਨੀਆਂ 12: 2)। ਅਸੀਂ ਉਵੇਂ ਹੀ ਚੱਲਣਾ ਹੈ ਜਿਵੇਂ ਉਹ ਚੱਲਦਾ ਸੀ, ਉਸੇ ਤਰ੍ਹਾਂ ਦਾ ਵਿਹਾਰ ਰੱਖਣਾ ਹੈ ਜਿਹੇ ਜਿਹਾ ਉਸਦਾ ਸੀ, ਅਤੇ ਪੌਲਸ ਦੀ ਨਕਲ ਕਰਨੀ ਹੈ ਜਿਵੇਂ ਉਹ ਮਸੀਹ ਦੀ ਰੀਸ ਕਰਦਾ ਸੀ। (1 ਯੂਹੇਨਾ 2: 6; ਡਿਲੀਪੀਆਂ 2: 5, 1 ਕੁਰੰਬੀਆਂ 11: 1)। ਪਤਰਸ ਲਿਖਦਾ ਹੈ ਕਿ ਯਿਸੂ ਧਰਮ ਦੇ ਲਈ ਦੁੱਖ ਉਠਾਉਣ ਵਿਚ ਸਾਡੇ ਲਈ ਨਮੂਨਾ ਹੈ (1 ਪਤਰਸ 2: 21)। ਜਿਵੇਂ ਯਿਸੂ ਨੇ ਆਪਣੀ ਜਾਨ ਦਿੱਤੀ ਉਵੇਂ ਹੀ ਸਾਨੂੰ ਵੀ ਆਪਣੇ ਭਰਾਵਾਂ ਲਈ ਜਾਨ ਦੇਣੀ ਚਾਹੀਦੀ ਹੈ (1 ਯੂਹੇਨਾ 3: 16)।

ਕੀ ਯਿਸੂ ਦੇ ਸਾਡਾ ਆਦਰਸ ਜਾਂ ਨਮੂਨਾ ਹੋਣ ਦਾ ਇਹ ਮਤਲਬ ਹੈ ਕਿ ਸਾਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਉਸ ਨੇ ਕੀਤਾ, ਅਤੇ ਉਸੇ ਮਕਸਦ ਲਈ ਕਰਨਾ ਚਾਹੀਦਾ ਜਿਸ ਮਕਸਦ ਲਈ ਉਸ ਨੇ ਕੀਤਾ? ਉਸ ਦੇ ਨਮੂਨੇ ਦੇ ਮੁਤਾਬਕ ਚੱਲਣ ਲਈ ਸਾਡੀ ਕੋਸ਼ਿਸ਼ ਵਿਚ ਹੇਠਾਂ ਦਿੱਤੇ ਗਏ ਪੈਮਾਨਿਆਂ ਤੋਂ ਸਾਨੂੰ ਅਗਵਾਈ ਮਿਲ ਸਕਦੀ ਹੈ।

ਪਹਿਲਾਂ, ਕੁਝ ਗੱਲਾਂ ਜੋ ਯਿਸੂ ਨੇ ਕੀਤੀਆਂ, ਉਹ ਅਚਾਨਕ ਸਨ ਅਤੇ ਜ਼ਰੂਰੀ ਨਹੀਂ ਕਿ ਅਸੀਂ ਉਸੇ ਨਮੂਨੇ ਮੁਤਾਬਕ ਚੱਲੀਏ। ਉਸ ਨੇ ਵਿਹਾਰ ਨਹੀਂ ਕੀਤਾ। ਉਹਦੀ ਕੋਈ ਅੱਲਾਦ ਜਾਂ ਘਰ ਨਹੀਂ ਸੀ (ਲੂਗਾ 9: 58)। ਉਸਨੇ ਤੀਹ ਸਾਲ ਦੀ ਉਮਰ ਵਿਚ ਬਪਤਿਸਮਾ ਲਿਆ ਸੀ ਅਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ, ਅਤੇ ਉਸ ਨੇ ਆਪਣੇ ਨੁਮਾਈਂਦੇ ਹੋਣ ਲਈ ਬਾਰਾਂ

ਰਸੂਲ ਚੁਣੇ ਸਨ (ਲੂਕਾ 3:21-24; 6:13) ॥ ਉਹ ਦੂਜਿਆਂ ਤੋਂ ਮਾਲੀ ਮਦਦ ਇਸ ਲਈ ਲੈਂਦਾ ਸੀ ਤਾਂ ਜੋ ਉਹ ਆਪਣਾ ਵਕਤ ਸਿਖਾਉਣ ਵਿਚ ਲਾ ਸਕੇ (ਲੂਕਾ 8:3)।

ਦੂਜਾ, ਕੁਝ ਗੱਲਾਂ ਜੋ ਉਸ ਨੇ ਕੀਤੀਆਂ, ਉਹ ਸਿਧਾਂਤ ਵਾਸਤੇ ਸਾਡੇ ਲਈ ਨਮੂਨਾ ਹਨ, ਪਰ ਸਾਡੇ ਲਈ ਉਨ੍ਹਾਂ ਨੂੰ ਪੂਰਾ ਕਰਨਾ ਜ਼ਰੂਰੀ ਨਹੀਂ ਹੈ। ਉਸਦੀ ਸ਼ਰਵਾ ਅਨੁਸਾਰ ਸੁੰਨਤ ਹੋਈ ਸੀ (ਲੂਕਾ 2:21), ਪਰ ਸਾਨੂੰ ਸੁੰਨਤ ਕਰਾਉਣ ਦੀ ਲੋੜ ਨਹੀਂ ਹੈ (ਗਲਾਤੀਆਂ 6:15)। ਬਪਤਿਸਮਾ ਲੈਣ ਦੇ ਬਾਅਦ ਉਸ ਨੇ ਚਾਲੀ ਦਿਨ ਤਕ ਰੋਜ਼ਾ ਰੱਖਿਆ, ਫਿਰ ਆਪਣੀ ਸੇਵਕਾਈ ਸ਼ੁਰੂ ਕੀਤੀ (ਮੱਤੀ 4:2)। ਉਹ ਸੱਬਤ ਦੇ ਦਿਨ ਸਿਨਾਗੋਗ ਵਿਚ ਪ੍ਰਚਾਰ ਕਰਦਾ (ਲੂਕਾ 4:16, 31, 44; 6:6), ਪਸਾਰ ਦੇ ਪਰਬ ਨੂੰ ਮੰਨਦਾ (ਲੂਕਾ 22:15, 16), ਯਹੂਦੀ ਲੋਕਾਂ ਨੂੰ ਜਾਨਵਰਾਂ ਦੀ ਭੁਰਬਾਨੀ ਦੇਣ ਅਤੇ ਪੁਰਾਣੇ ਨੇੜੇ ਦੇ ਹੁਕਮਾਂ ਨੂੰ ਮੰਨਣ ਲਈ ਆਖਦਾ ਸੀ (ਮੱਤੀ 19:17; ਲੂਕਾ 5:14; 17:14)। ਉਹ ਸ਼ਰਵਾ ਨੂੰ ਪੂਰਾ ਕਰਦਾ ਸੀ, ਜਿਸ ਅਧੀਨ ਉਹ ਪੈਦਾ ਹੋਇਆ ਸੀ, ਜੋ ਕਿ ਖੁਦਾ ਦੀ ਮਰਜ਼ੀ ਨੂੰ ਮੰਨਣ ਦੇ ਲਈ ਇਕ ਨਮੂਨਾ ਹੈ (ਗਲਾਤੀਆਂ 4:4)। ਯਿਸੂ ਇਨ੍ਹਾਂ ਸਭ ਗੱਲਾਂ ਨੂੰ ਪੂਰਾ ਕਰਦਾ ਸੀ, ਪਰ ਅੱਜ ਇਹ ਸਾਡੇ ਤੇ ਲਾਗੂ ਨਹੀਂ ਹਨ (ਗਲਾਤੀਆਂ 3:24, 25; ਇਕਰਾਨੀਆਂ 7:12, 19; 10:9)।

ਤੀਸਰਾ, ਕੁਝ ਗੱਲਾਂ ਜੋ ਉਸ ਨੇ ਕੀਤੀਆਂ, ਉਨ੍ਹਾਂ ਨੂੰ ਸਿਧਾਂਤ ਰੂਪ ਵਿਚ ਸਾਨੂੰ ਮੰਨਣਾ ਚਾਹੀਦਾ ਹੈ, ਪਰ ਉਸੇ ਸ਼ਕਲ ਵਿਚ ਨਹੀਂ। ਯਿਸੂ ਨੇ ਉਸ ਸਿੱਕੇ ਨਾਲ ਜੋ ਪਤਰਸ ਨੇ ਮੱਛੀ ਦੇ ਮੂੰਹ ਵਿੱਚੋਂ ਕੱਵਿਆ ਸੀ, ਟੈਕਸ ਦਿੱਤਾ ਸੀ (ਮੱਤੀ 17:24-27)। ਸਾਨੂੰ ਵੀ ਟੈਕਸ ਦੇਣਾ ਚਾਹੀਦਾ ਹੈ (ਰੋਮੀਆਂ 13:6), ਪਰ ਮੱਛੀ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਧਨ ਨਾਲ ਨਹੀਂ। ਉਸ ਨੇ ਨਿਮਰਤਾ ਨਾਲ ਸੇਵਾ ਦਾ ਨਮੂਨਾ ਪੇਸ਼ ਕਰਦਿਆਂ ਆਪਣੇ ਚੇਲਿਆਂ ਦੇ ਪੈਰ ਧੋਤੇ (ਯੂਹੰਨਾ 13:5-15), ਜੋ ਕਿ ਉਸਦੇ ਚੇਲਿਆਂ ਨੇ ਸਿਧਾਂਤ ਰੂਪ ਵਿਚ ਅਪਣਾਉਣਾ ਸੀ ਨਾ ਕਿ ਪੈਰ ਧੋਣ ਦੀ ਰਸਮ ਬਣਾ ਕੇ।

ਚੌਥਾ, ਕੁਝ ਗੱਲਾ ਉਸਨੇ ਸਾਡੇ ਮੰਨਣ ਲਈ ਕੀਤੀਆਂ, ਪਰ ਉਨ੍ਹਾਂ ਦਾ ਮਕਸਦ ਫਰਕ ਸੀ। ਯਿਸੂ ਨੇ ਇਕ ਨਮੂਨਾ ਦੇਣ ਲਈ ਪ੍ਰਭੂ ਭੋਜ ਲਿਆ, ਪਰ ਆਪਣੀ ਯਾਦ ਲਈ ਨਹੀਂ (1 ਕੁਰਿੰਧੀਆਂ 11:23-25)। ਉਸ ਨੇ ਵਿਖਾਇਆ ਕਿ ਸਾਨੂੰ ਆਪਣੀ ਜਾਨ ਦੂਜਿਆਂ ਲਈ ਦੇਣੀ ਚਾਹੀਦੀ ਹੈ (1 ਪਤਰਸ 2:21; 1 ਯੂਹੰਨਾ 3:16)। ਅਸੀਂ ਦੂਜਿਆਂ ਲਈ ਮਰ ਸਕਦੇ ਹਾਂ, ਪਰ ਉਸੇ ਮਕਸਦ ਲਈ ਨਹੀਂ ਜਿਹਦੇ ਲਈ ਯਿਸੂ ਨੇ ਆਪਣਾ ਲਹੂ ਵਹਾਇਆ (ਮੱਤੀ 26:28)।

ਸਾਡੇ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ, ਪਰ ਉਸ ਉਦੇਸ਼ ਲਈ ਨਹੀਂ ਜਿਸ ਲਈ ਯਿਸੂ ਨੇ ਲਿਆ ਸੀ। ਉਸ ਨੇ ਯੂਹੰਨਾ ਦਾ ਬਪਤਿਸਮਾ ਲਿਆ ਸੀ। ਯੂਹੰਨਾ ਨੇ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ (ਮਰਕੁਸ 1:4; ਲੂਕਾ 3:3)। ਬਪਤਿਸਮਾ ਲੈਣ ਵਾਲੇ ਲੋਕ ਆਪਣੇ ਪਾਪਾਂ ਨੂੰ ਮੰਨਦੇ ਹੋਏ ਆਉਂਦੇ ਸਨ (ਮੱਤੀ 3:6), ਜੋ ਕਿ ਇਕ ਸੰਕੇਤ ਸੀ ਉਹ ਉਸ ਮਾਫ਼ੀ ਨੂੰ ਚਾਹੁੰਦੇ ਸਨ ਜਿਸ ਦਾ ਪ੍ਰਚਾਰ ਯੂਹੰਨਾ ਕਰ ਰਿਹਾ ਸੀ। ਯਿਸੂ ਨੇ ਯੂਹੰਨਾ ਦਾ ਬਪਤਿਸਮਾ ਲੈਣ ਲਈ ਆਉਣ ਵਾਲੇ ਦੂਜੇ ਲੋਕਾਂ ਵਾਂਝ੍ਹੀ ਪਾਪਾਂ ਦੀ ਮਾਫ਼ੀ ਲਈ ਇਕ ਪਸਚਾਤਾਪੀ ਪਾਪੀ ਵਾਂਗ ਬਪਤਿਸਮਾ ਨਹੀਂ ਲਿਆ ਸੀ।

ਬਪਤਿਸਮੇ ਲਈ ਯਿਸੂ ਸਾਡੇ ਲਈ ਅਸਲ ਨਮੂਨਾ ਨਹੀਂ ਹੋ ਸਕਦਾ ਸੀ, ਕਿਉਂਕਿ ਉਸ ਨੇ ਪਾਪ ਨਹੀਂ ਕੀਤਾ ਸੀ, ਇਸ ਲਈ ਉਹ ਆਪਣੇ ਪਾਪਾਂ ਤੋਂ ਤੌਬਾ ਨਹੀਂ ਕਰ ਸਕਦਾ ਸੀ। ਯਿਸੂ

ਨੇ ਸਾਰੀ ਧਾਰਮਿਕਤਾ ਨੂੰ ਪੂਰਾ ਕਰਨ ਲਈ ਬਪਤਿਸਮਾ ਲਿਆ ਸੀ, ਪਾਪਾਂ ਦੀ ਮਾਫ਼ੀ ਲਈ ਨਹੀਂ ਸਗੋਂ ਜੋ ਬਪਤਿਸਮਾ ਯਿਸੂ ਨੇ ਲਿਆ ਸੀ ਉਹ ਸਾਡੇ ਲਈ ਨਹੀਂ ਸੀ। ਉਸ ਨੇ ਯੂਰੰਨਾ ਦਾ ਬਪਤਿਸਮਾ ਲੈਂਦੇ ਹਾਂ, ਤਾਂ ਸਾਨੂੰ ਦੁਬਾਰਾ ਬਪਤਿਸਮਾ ਲੈਣਾ ਪਵੇਗਾ (ਵੇਖੋ ਰਸੂਲਾਂ ਦੇ ਕੰਮ 19: 1-5)।

ਯਿਸੂ ਨੇ ‘ਸਾਰੀ ਧਾਰਮਿਕਤਾ ਨੂੰ ਪੂਰਾ ਕਰਨ’ ਲਈ ਬਪਤਿਸਮਾ ਲਿਆ ਸੀ (ਮੱਤੀ 3: 15)। ਇਸ ਉਦੇਸ਼ ਨੂੰ ਪੂਰਾ ਕਰਨ ਲਈ ਸਿਰਫ਼ ਉਸ ਨੂੰ ਹੀ ਬਪਤਿਸਮਾ ਦਿੱਤਾ ਜਾ ਸਕਦਾ ਸੀ। ਉਹਨੂੰ ਆਪਣੇ ਬਪਤਿਸਮੇ ਦੇ ਮਕਸਦ ਦੀ ਸਮਝ ਸੀ। ਉਸਦਾ ਬਪਤਿਸਮਾ ਸਾਡੇ ਲਈ ਇਕ ਨਮੂਨਾ ਹੈ, ਪਰ ਇਹ ਇਸ ਗੱਲ ਦਾ ਨਮੂਨਾ ਨਹੀਂ ਹੈ ਕਿ ਸਾਨੂੰ ਕਿਉਂ ਬਪਤਿਸਮਾ ਲੈਣਾ ਚਾਹੀਦਾ ਹੈ। ਉਸ ਨੇ ਸਿਰਫ਼ ਧਾਰਮਿਕਤਾ ਦੇ ਹੀ ਕੰਮ ਕੀਤੇ ਸਨ ਅਤੇ ਕੋਈ ਪਾਪ ਨਹੀਂ ਕੀਤਾ ਸੀ, ਇਸ ਲਈ ਉਹ ਸਾਰੀ ਧਾਰਮਿਕਤਾ ਦੇ ਕੰਮ ਨੂੰ ਪੂਰਾ ਕਰਨ ਲਈ ਬਪਤਿਸਮਾ ਲੈ ਸਕਦਾ ਸੀ। ਉਸ ਦੇ ਉਲਟ, ਅਸੀਂ ਤਾਂ ਪਾਪੀ ਹਾਂ ਜਿਨ੍ਹਾਂ ਨੂੰ ਧਰਮੀ ਬਣਨ ਦੇ ਲਈ ਬਪਤਿਸਮਾ ਲੈਣਾ ਹੈ। ਯਿਸੂ ਕੁਝ ਗੱਲਾਂ ਵਿਚ ਸਾਡੇ ਲਈ ਨਮੂਨਾ ਹੈ ਕਿ ਸਾਨੂੰ ਬਪਤਿਸਮੇ ਲਈ ਕੀ ਕਰਨਾ ਚਾਹੀਦਾ ਹੈ ਪਰ ਇਸ ਗੱਲ ਵਿਚ ਉਹ ਸਾਡੇ ਲਈ ਨਮੂਨਾ ਨਹੀਂ ਹੈ ਕਿ ਸਾਨੂੰ ਬਪਤਿਸਮਾ ਕਿਉਂ ਲੈਣਾ ਚਾਹੀਦਾ ਹੈ।

ਪੰਜਾਂ, ਕੁਝ ਗੱਲਾਂ ਵਿਚ ਯਿਸੂ ਸਿਧਾਂਤ ਵਿਚ ਲਿਆਉਣ ਵਾਸਤੇ ਅਤੇ ਉਦੇਸ਼ ਵਿਚ ਸਾਡੇ ਲਈ ਨਮੂਨਾ ਹੈ। ਮਿਸਾਲ ਵੱਜੋਂ, ਪਿਆਰ, ਸੇਵਾ ਅਤੇ ਆਪਣੇ ਆਪ ਦੇ ਸਮਰਪਣ ਬਾਰੇ ਉਸਦੀਆਂ ਮਿਸਾਲਾਂ ਤੇ ਵਿਚਾਰ ਕਰੀਏ (ਰੋਮੀਆਂ 15: 2, 3ਓ)। ਇਸ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਨਾਲ ਉਸ ਦੀ ਰੀਸ ਕਰ ਸਕਦੇ ਹਾਂ।

## ਸਾਰ

ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬਪਤਿਸਮੇ ਦਾ ਉਦੇਸ਼ ਪਾਪਾਂ ਤੋਂ ਨਜ਼ਾਤ ਪਾਉਣਾ ਹੈ। ਯਿਸੂ ਨੇ ਇਸ ਦਾ ਹੁਕਮ ਦਿੱਤਾ, ਪਤਰਸ ਅਤੇ ਹੋਰ ਰਸੂਲਾਂ ਨੇ ਇਸਦਾ ਪ੍ਰਚਾਰ ਕੀਤਾ, ਸਾਨੂੰ ਇਹ ਹੁਕਮ ਮੰਨਣ ਲਈ ਆਖਿਆ ਗਿਆ ਹੈ।

ਬਪਤਿਸਮੇ ਨੂੰ ਇਸ ਤਰ੍ਹਾਂ ਸੰਖੇਪ ਕੀਤਾ ਗਿਆ ਹੈ: ਬਪਤਿਸਮਾ ਸ਼ੁਰੂ ਵਿਚ ਮਸੀਹੀ ਲੋਕਾਂ ਵੱਲੋਂ ਪੂਰਾ ਮੰਨਿਆ ਜਾਣ ਵਾਲਾ ਸਭ ਤੋਂ ਨਾਟਕੀ ਕਰਮਕਾਂਡਾਂ ਵਿੱਚੋਂ ਇਕ ਸੀ। ਇਸ ਦਾ ਮਕਸਦ ਪਾਪ ਨਾਲ ਪੈਦਾ ਹੋਣ ਵਾਲੀ ਸਾਰੀ ਗੰਦਗੀ ਨੂੰ ਧੋ ਕੇ, ਉਸਦੇ ਨਵੇਂ ਜੀਵਨ ਦੀ ਤਿਆਰੀ ਸ਼ੁਰੂ ਕਰਨ ਦੇ ਲਈ ਹੁੰਦਾ ਸੀ। ਬੁਨਿਆਦੀ ਤੌਰ ਤੇ, ਇਸ ਸਮਾਰੋਹ ਨੂੰ ਬਪਤਿਸਮਾ ਲੈਣ ਵਾਲੇ ਵੱਲੋਂ ਵਿਸ਼ਵਾਸ ਦਾ ਇਕਰਾਰ ਕਰਨਾ ਕਿਹਾ ਜਾਂਦਾ ਹੈ, ਜਿਸ ਦੇ ਬਾਅਦ ਯਿਸੂ ਮਸੀਹ ਦੇ ਨਾਅ ਵਿਚ ਪਾਣੀ ਵਿਚ ਪੂਰੀ ਤਰ੍ਹਾਂ ਨਾਲ ਡੁਬੋਇਆ ਜਾਣਾ ਹੁੰਦਾ ਸੀ।<sup>16</sup>

## ਟਿੱਪਣੀਆਂ

<sup>1</sup>ਹੈਰਲਡ ਲਿੰਡਸੇਲ, ਸੰਪਾ. ਹਾਰਪਰ ਸਟਡੀ ਬਾਈਬਲ (ਗੈਂਡ ਰੈਪਿਡਸ, ਮਿਸੀਗਨ: ਜੋਡਰਵਨ, 1965), 1491, ਐਨ28. 19ਏ. <sup>2</sup>ਦਿ ਅਮੈਰੀਕਨ ਹੈਰੀਟੇਜ਼ ਡਿਕਸਨਰੀ, ਜਿਲਦ 3, S.V. “ਬੈਪਟਾਈਜ਼।” <sup>3</sup>ਡੇਵਿਡ ਨੋਇਲ ਫ੍ਰੀਡਮੈਨ, ਦਿ ਐਕਰ ਬਾਈਬਲ ਡਿਕਸਨਰੀ (ਨਿਊ ਯਾਰਕ: ਡਬਲਡੇ, 1992), 583. <sup>4</sup>ਓਰੀਜਿਨਸ,

ਏ ਸਾਰਟ ਇਟਾਈਮੋਲੋਜਿਕਲ ਡਿਕਸ਼ਨਰੀ ਆਫ ਮਾਡਰਨ ਇੰਗੀਲਿਸ (ਲੰਡਨ: ਰੂਟਲੋਜ਼ ਐਂਡ ਕੇਗਨ ਪੋਲ, 1959), 38. <sup>5</sup>ਮੈਸੀ ਅੱਚ. ਸੈਫਰਡ ਜੂਨੀਅਰ, ਇਨਸਾਈਕਲੋਪੀਡੀਆ ਇੰਟਰਨੈਸ਼ਨਲ (ਡੈਨਬਰੀ, ਕਨੈਕਟਿਕਟ: ਲੈਕਸ਼ੀਕਨ ਪਬਲਿਕੇਸ਼ਨ, 1981), 378. <sup>6</sup>ਰੋਬਰਟ ਸਿਸਿਲ ਮੌਰਟਾਈਮਰ, ਚੈਂਬਰ'ਜ਼ ਇੰਸਕਾਈਲੋਪੀਡੀਆ, ਜਿਲਦ 2, ਸੋਹਿਆ ਅੰਕ: (ਲੰਡਨ: ਪਰਗਾਨਾਨ ਪ੍ਰੈਸ, 1967), 112. <sup>7</sup>ਐਂਡਰਸ ਨਾਇਗ੍ਰੋਨ, ਕਮੈਂਟਰੀ ਅਨੁ ਰੋਮਿੱਸ ਅਨੁਵਾਦ ਕਾਰਲ ਸੀ. ਰਸਮੁੱਸਨ (ਡਿਲਾਡੈਲਫੀਆ: ਮੁਹਲਨਬਰਗ ਪ੍ਰੈਸ, 1949), 233. <sup>8</sup>ਐਵਰੋਟ ਅੱਛ. ਹੈਰੀਸਨ ਦਿ ਐਕਸਪੋਜਿਟਰ'ਜ਼ ਬਾਈਬਲ ਕਮੈਂਟਰੀ, ਜਿਲਦ 10, ਰੋਮਸ-ਗਲੋਬੀਅਸ, ਸਧਾ. ਅੰਕ. ਛੈਂਕ ਈ. ਗੋਬਲੇਨ (ਗ੍ਰੌਂਡ ਰੈਪਿਡਸ, ਮਿਸੀਗਨ: ਜੋਂਡਰਵਨ, 1976), 69. <sup>9</sup>ਜੇ. ਬੀ. ਲਾਈਟਵੁਟ, ਨੈਟਸ ਅਨੁ ਐਪਿਸਟਲ ਆਫ ਸੇਟ ਪਾਲ: 1-2 ਬਸਲੋਡੀਅਨਸ, 1 ਕੋਰਿਖੀਅਨਸ 1-7, ਰੋਮਨਸ 1-7, ਇਨੀਸਿਅਸ 1: 1-14, ਬਾਰਨੈਪਲ ਕਮੈਂਟਰੀ, ਸੰਪਾ. ਜੇ. ਆਰ. ਹਾਰਮਰ (ਲੰਡਨ: ਮੈਕਮਿਲਾਨ ਐਂਡ ਕੰ., 1895, ਰੀਪ੍ਰਿੰਟ; ਗ੍ਰੌਂਡ ਰੈਪਿਡਸ ਮਿਸੀਗਨ: ਬੇਕਰ ਬੁੱਕ ਹਾਊਸ, 1980), 296. <sup>10</sup>ਮਾਰਟਿਨ ਲੂਥਰ ਉਪੇਰਾ 1.72.

<sup>11</sup>ਜੇ ਆਦਮ ਅਤੇ ਹੋਵਾਹ ਰੂਹਾਨੀ ਅਤੇ ਇਖਲਾਕੀ ਤੌਰ ਤੇ ਭ੍ਰਿਸਟ ਹੋ ਚੁੱਕੇ ਹੁੰਦੇ, ਤਾਂ ਉਹ ਭਲੇ ਅਤੇ ਬੁਰੇ ਦੀ ਪਛਾਣ ਦੇ ਰੁੱਖ ਦਾ ਛਲ ਖਾਣ ਦੇ ਬਾਅਦ ਇਖਲਾਕੀ ਢੰਗ ਦੇ ਵਿਹਾਰ ਕਰਨ ਦੀ ਚਾਹ ਨਾ ਕਰਦੇ। ਉਦ੍ਘਾਂ ਨੂੰ ਆਪਣੇ ਆਪ ਨੂੰ ਢੱਕਣ ਦੀ ਇੱਛਾ ਕੀਤੀ (ਉਤਪਤ 3: 7) ਨੂੰ ਮਹਾ ਕੀਤੇ ਰੁੱਖ ਦਾ ਛਲ ਖਾਣ ਕਰਕੇ ਮਿਲੀ ਨਵੀਂ ਸਮਝ ਦੇ ਅਧਾਰ ਤੇ ਇਖਲਾਕੀ ਤੌਰ ਤੇ ਕੰਮ ਕਰਨ ਦੇ ਤੂਪ ਵਿਚ ਵੇਖਣਾ ਚਾਹੀਦਾ ਹੈ। <sup>12</sup>ਦਿ ਗ੍ਰੀਕ ਨਿਉ ਟੈਸਟਾਮੈਂਟ, ਯੂਨਾਇਟਡ ਬਾਈਬਲ ਸੋਸਾਇਟੀਜ਼, ਜਿਲਦ 4 ; ਨੈਸਲੇ-ਐਂਡ ਗ੍ਰੀਕ ਟੈਕਸਟ, 26ਵੀਂ ਜਿਲਦ। <sup>13</sup>ਲਾਈਟਵੁਟ, 295-96. <sup>14</sup>ਚਾਰਲਸ ਹੋਜ਼, ਕਮੈਂਟਰੀ ਅਨੁ ਦ ਐਪਿਸਟਲ ਟੂ ਰੋਮਨਸ (ਪ੍ਰਿਸਟਨ: ਪੰਨਾ ਰਹਿਤ, 1886, ਗ੍ਰੌਂਡ ਰੈਪਿਡਸ ਮਿਸੀਗਨ: ਵਿਲੀਅਮ ਬ੍ਰੂਮਿਲੇ ਈਰਡਮੈਂਸ ਪਬਲਿਸਿੰਗ ਕੰ., 1974), 193. <sup>15</sup>ਡਗਲਸ ਜੇ. ਮ. ਦਿ ਐਪਿਸਟਲ ਟੂ ਦ ਰੋਮਨਸ, ਦਿ ਨਿਊ ਇੰਟਰਨੈਸ਼ਨਲ ਕਮੈਂਟਰੀ ਆਨ ਦ ਨਿਊ ਟੈਸਟਾਮੈਂਟ, ਸਧਾ. ਅੰਕ. ਨੈਡ ਬੀ. ਸਟੋਨਹਾਊਸ, ਅੱਛ. ਅੱਛ. ਬਰੁਸ ਅਤੇ ਗੌਰਡਨ ਡੀ. ਫ੍ਰੀ (ਗ੍ਰੌਂਡ ਰੈਪਿਡਸ, ਮਿਸੀਗਨ: ਵਿਲੀਅਮ ਬ੍ਰੂਮਿਲੇ ਈਰਡਮੈਂਸ ਪਬਲਿਸਿੰਗ ਕੰ., 1996), 360, ਐਨ42. <sup>16</sup>ਰੋਇਲਾ ਵਿਸਾਲੀ, ਸੰਪਾ., ਆਫਟਰ ਜੀਜ਼ਸ: ਦ ਟ੍ਰਾਈਅੰਡ ਆਫ ਕ੍ਰਿਸ਼ਿਅਨਟੀ (ਨਿਊ ਯਾਰਕ: ਰੀਡਰ'ਜ਼ ਡਾਇਜੈਟ, ਪੰਨਾ ਰਹਿਤ), 36.